

## ਸਿਟੀ ਆਫ ਬ੍ਰੈਮਪਟਨ, 31 ਜੁਲਾਈ ਨੂੰ ਸ਼ਹਿਰ ਨੂੰ ਦੁਬਾਰਾ ਖੋਲ੍ਹਣ ਦੀ ਸਟੇਜ 3 ਵਿੱਚ ਦਾਖਲ ਹੋ ਰਹੀ ਹੈ

ਬ੍ਰੈਮਪਟਨ, ਓਨਟਾਰੀਓ (30 ਜੁਲਾਈ, 2020) – ਓਨਟਾਰੀਓ ਸਰਕਾਰ (Government of Ontario) ਦੇ ਕੱਲ੍ਹ ਕੀਤੇ ਐਲਾਨ ਦੇ ਬਾਅਦ, ਸਿਟੀ ਇਸ ਸ਼ੁੱਕਰਵਾਰ, 31 ਜੁਲਾਈ ਨੂੰ ਬ੍ਰੈਮਪਟਨ ਵਿੱਚ, ਹੋਰ ਕਾਰੋਬਾਰਾਂ ਅਤੇ ਸੇਵਾਵਾਂ ਨੂੰ ਸੁਰੱਖਿਅਤ ਰੂਪ ਨਾਲ ਦੁਬਾਰਾ ਖੋਲ੍ਹਣ ਲਈ ਤਿਆਰੀ ਕਰ ਰਹੀ ਹੈ। ਇਸ ਐਲਾਨ ਵਿੱਚ ਸਰਕਾਰ ਨੇ ਪੀਲ ਰੀਜਨ (Peel Region) ਨੂੰ, ਸਟੇਜ 3 ਵੱਲ ਵਧਣ ਦੀ ਇਜਾਜ਼ਤ ਦਿੱਤੀ ਹੈ।

### ਸਟੇਜ 3 ਵਿੱਚ ਸਿਟੀ ਦੀਆਂ ਫੈਸਿਲਿਟੀਜ਼, ਸੇਵਾਵਾਂ ਅਤੇ ਪ੍ਰੋਗਰਾਮਿੰਗ

#### ਪਾਰਕਸ, ਖੇਡ ਦੇ ਮੈਦਾਨ ਅਤੇ ਆਉਟਡੋਰ ਫਿਟਨੈਸ ਉਪਕਰਨ

ਸਿਟੀ ਦੇ ਸਾਰੇ ਖੇਡ ਦੇ ਮੈਦਾਨ, ਖੇਡਣ ਦੀਆਂ ਹੋਰ ਥਾਵਾਂ ਅਤੇ ਆਉਟਡੋਰ ਫਿਟਨੈਸ ਉਪਕਰਨ, ਸ਼ੁੱਕਰਵਾਰ, 31 ਜੁਲਾਈ ਨੂੰ ਦੁਬਾਰਾ ਖੁੱਲ੍ਹਣਗੇ। ਨਿਵਾਸੀਆਂ ਨੂੰ ਸਿਹਤ ਅਤੇ ਸੁਰੱਖਿਆ ਸਬੰਧੀ ਪੂਰੇ ਉਪਾਵਾਂ ਦੀ ਪਾਲਣਾ ਕਰਨ ਬਾਰੇ ਦੱਸਣ ਲਈ, ਪਾਰਕਾਂ ਵਿੱਚ ਸਾਈਨ ਬੋਰਡ ਲਗਾਏ ਜਾਣਗੇ।

ਸੂਬੇ ਦੀਆਂ [ਰਿਟਰਨ ਟੂ ਪਲੇ \(Return to Play\)](#) ਗਾਈਡਲਾਈਨਾਂ ਦੇ ਮੁਤਾਬਕ, ਆਉਟਡੋਰ ਸਪੋਰਟਸ ਫੀਲਡ ਹੁਣ ਲੀਗਸ ਵਾਸਤੇ, ਗੇਮਪਲੇ ਲਈ ਖੁੱਲ੍ਹੇ ਹਨ।

ਪ੍ਰੋਫੈਸਰਸ ਲੇਕ (Professor's Lake) ਵਿਖੇ, 10 ਅਗਸਤ ਤੋਂ ਸ਼ੁਰੂ ਕਰਦੇ ਹੋਏ, ਪੈਡਲ-ਬੋਤੀ (ਕੈਨੋ) ਅਤੇ ਕਿਸਤੀ (ਕਾਇਕ) ਕਿਰਾਏ ਤੇ ਲੈਣ ਲਈ ਉਪਲਬਧ ਹੋਣਗੀਆਂ। ਵੇਰਵੇ, [brampton.ca/recreation](http://brampton.ca/recreation) ਤੇ ਔਨਲਾਈਨ ਉਪਲਬਧ ਹਨ।

#### ਰੇਕ੍ਰੀਏਸ਼ਨ ਪ੍ਰੋਗਰਾਮਿੰਗ

10 ਅਗਸਤ ਦੇ ਹਫ਼ਤੇ ਤੋਂ ਸ਼ੁਰੂ ਕਰਦੇ ਹੋਏ, ਸਿਟੀ ਆਫ ਬ੍ਰੈਮਪਟਨ, ਗਰਮੀਆਂ ਵਿੱਚ ਲੋਕਾਂ ਦੇ ਮਨਪਸੰਦ, ਫਿਟਨੈਸ ਇਨ ਦ ਪਾਰਕ (Fitness in the Park) ਦੀ ਵਧਾਈ ਗਈ ਪੇਸ਼ਕਸ਼ ਨੂੰ ਦੁਬਾਰਾ ਸ਼ੁਰੂ ਕਰੇਗੀ। ਇਹ ਇੱਕ ਮੁਫਤ ਆਉਟਡੋਰ ਫਿਟਨੈਸ ਪ੍ਰੋਗਰਾਮ ਹੈ। ਇਸ ਆਉਟਡੋਰ ਡ੍ਰੌਪ-ਇਨ ਪ੍ਰੋਗਰਾਮ ਦਾ ਵਿਸਤਾਰ ਕੀਤਾ ਜਾ ਰਿਹਾ ਹੈ, ਤਾਂ ਜੋ ਨਿਵਾਸੀਆਂ ਨੂੰ ਵੱਧ ਗਰਮੀ ਵਾਲੇ ਮਹੀਨਿਆਂ ਦੇ ਦੌਰਾਨ ਅਤੇ ਉਹਨਾਂ ਖੇਤਰਾਂ ਵਿੱਚ, ਜਿੱਥੇ ਵੱਡੇ ਸਮੂਹਾਂ ਲਈ ਸਰੀਰਕ ਦੂਰੀ ਸੰਭਵ ਹੈ, ਸੁਰੱਖਿਅਤ, ਖੁੱਲ੍ਹੀ ਹਵਾ ਵਾਲੀਆਂ ਫਿਟਨੈਸ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ, ਹੋਰ ਵਿਕਲਪ ਪੇਸ਼ ਕੀਤੇ ਜਾ ਸਕਣ। ਵਧੀ ਹੋਈ ਸਮਰੱਥਾ ਵਾਸਤੇ ਦਿਨ, ਥਾਵਾਂ ਅਤੇ ਟਾਈਮਸਲੋਟਸ ਦਾ ਵਿਸਤਾਰ ਕੀਤਾ ਗਿਆ ਹੈ। ਪ੍ਰੋਗਰਾਮ ਦੀਆਂ ਪੇਸ਼ਕਸ਼ਾਂ ਵਿੱਚ ਬੂਟ ਕੈਂਪ (Boot Camp), ਮੈਡੀਟੇਸ਼ਨ (Meditation) ਅਤੇ Zumba™ ਸ਼ਾਮਲ ਹਨ। ਪੂਰਾ ਸੈਡਿਊਲ [brampton.ca/recreation](http://brampton.ca/recreation) ਤੇ ਉਪਲਬਧ ਹੋਵੇਗਾ।

ਇਨਡੋਰ ਪੂਲਸ, ਫਿਟਨੈਸ ਸਹੂਲਤਾਂ ਅਤੇ ਸੀਮਿਤ ਡ੍ਰੌਪ-ਇਨ ਪ੍ਰੋਗਰਾਮ (ਸਿਰਫ ਰਿਜ਼ਰਵੇਸ਼ਨ ਦੁਆਰਾ), ਲੇਬਰ ਡੇ (Labour Day) ਤੋਂ ਬਾਅਦ ਜਨਤਾ ਲਈ ਦੁਬਾਰਾ ਖੁੱਲ੍ਹਣਗੇ। ਜਨਤਕ ਤੈਰਾਕੀਆਂ, ਲੇਨ ਵਿੱਚ ਤੈਰਾਕੀਆਂ, ਐਕਵਾਫਿਟ ਅਤੇ ਐਕਵਾ ਥੈਰੇਪੀ, ਚੇਣਵੇਂ ਇਨਡੋਰ ਸਵਿਮਿੰਗ ਪੂਲਸ ਵਿਖੇ, ਸਿਰਫ ਰਿਜ਼ਰਵੇਸ਼ਨ ਦੁਆਰਾ ਉਪਲਬਧ ਹੋਵੇਗੀ। ਡ੍ਰੌਪ-ਇਨ ਪ੍ਰੋਗਰਾਮਾਂ ਵਿੱਚ ਸ਼ਾਮਲ ਹਨ, ਆਰਟਸ, ਸਪੋਰਟਸ, ਡਾਂਸ (ਪੇਸ਼ਕਾਰੀ ਅਤੇ ਗੈਰ-ਪੇਸ਼ਕਾਰੀ), STEM ਅਤੇ ਸਕੇਟਿੰਗ। ਫਿਟਨੈਸ ਸਹੂਲਤਾਂ, ਡ੍ਰੌਪ-ਇਨ ਕਾਰਡਿਓ ਅਤੇ ਭਾਰ ਚੁੱਕਣ ਦੀ ਕਸਰਤ ਵਾਲੇ ਕਮਰੇ (ਵੇਟ ਰੂਮ) ਦੀ ਵਰਤੋਂ ਲਈ ਦੁਬਾਰਾ ਖੁੱਲ੍ਹਣਗੀਆਂ। ਰਜਿਸਟਰ ਕਰਨ ਦੀ ਜਾਣਕਾਰੀ ਸਮੇਤ, ਲੇਬਰ ਡੇ ਤੋਂ ਬਾਅਦ ਸ਼ੁਰੂ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਹੋਰ ਜਾਣਕਾਰੀ, [brampton.ca/recreation](http://brampton.ca/recreation) ਤੇ ਉਪਲਬਧ ਕਰਾਈ ਜਾਵੇਗੀ।

ਇਸ ਵੇਲੇ, ਸਾਰੇ ਰੇਕੀਏਸ਼ਨ ਸੈਂਟਰ, ਜਨਤਾ ਵਾਸਤੇ ਬੁੱਕ ਕੀਤੇ ਬਿਨਾਂ ਵਾਲੀ ਵਰਤੋਂ ਲਈ ਬੰਦ ਰਹਿਣਗੇ। ਸਵਾਲਾਂ ਲਈ, ਕਿਰਪਾ ਕਰਕੇ 311 ਤੇ ਫੋਨ ਕਰੋ ਜਾਂ [reconnects@brampton.ca](mailto:reconnects@brampton.ca) ਤੇ ਈਮੇਲ ਕਰੋ।

### *ਤਿਓਹਾਰ ਅਤੇ ਕਾਰਜਕਰਮ*

ਸਿਟੀ ਦੇ ਸਾਰੇ ਤਿਓਹਾਰ, ਕਾਰਜਕਰਮ, ਪ੍ਰਦਰਸ਼ਨ ਅਤੇ ਸਿਟੀ ਦੀਆਂ ਫੈਸਿਲਿਟੀਜ਼ ਅਤੇ ਦ ਰੋਜ਼ (The Rose) ਸਮੇਤ, ਪਰਫੋਰਮਿੰਗ ਆਰਟਸ ਸੈਂਟਰਾਂ ਵਿਖੇ ਕਾਰਜਕਰਮਾਂ ਲਈ ਭਾਈਚਾਰਕ ਕਾਰਜਕਰਮ ਪਰਮਿਟ, 7 ਸਤੰਬਰ, 2020, ਲੇਬਰ ਡੇ ਤੱਕ ਰੱਦ ਰਹਿਣਗੇ।

### *ਬ੍ਰੈਂਪਟਨ ਲਾਇਬ੍ਰੇਰੀ*

ਹੁਣ ਵੈੱਬ ਲਾਇਬ੍ਰੇਰੀ ਕਾਰਡ ਦੇ ਨਾਲ, ਚੋਣਵੀਆਂ ਲਾਇਬ੍ਰੇਰੀ ਬ੍ਰਾਂਚਾਂ ਵਿਖੇ ਰਾਖਵੀਆਂ ਵਸਤਾਂ (ਹੋਲਡਸ) ਨੂੰ, ਪਗਡੰਡੀ ਦੇ ਕਿਨਾਰੇ ਤੋਂ ਲਿਜਾਣ ਲਈ ਰੱਖਿਆ ਜਾ ਸਕਦਾ ਹੈ। ਨਿਵਾਸੀਆਂ ਨੂੰ ਔਨਲਾਈਨ [bramptonlibrary.ca](http://bramptonlibrary.ca) ਤੇ, ਸਮੱਗਰੀਆਂ ਰਾਖਵੀਆਂ ਰੱਖਣ ਅਤੇ ਪੰਜ ਲਾਇਬ੍ਰੇਰੀ ਬ੍ਰਾਂਚਾਂ ਦੀ ਸੂਚੀ ਵਿੱਚੋਂ ਚੋਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ, ਜੋ ਕਿਰਿਆਸ਼ੀਲ ਤੌਰ ਤੇ ਇਹ ਸੇਵਾ ਪ੍ਰਦਾਨ ਕਰ ਰਹੀਆਂ ਹਨ। ਵੇਰਵੇ, [bramptonlibrary.ca](http://bramptonlibrary.ca) ਤੇ ਅਤੇ ਬ੍ਰੈਂਪਟਨ ਲਾਇਬ੍ਰੇਰੀ (Brampton Library) ਦੇ Facebook, Twitter ਅਤੇ Instagram ਪੇਜਾਂ, @bramptonlibrary ਤੇ ਉਪਲਬਧ ਹਨ। ਇਸ ਵੇਲੇ, ਬ੍ਰੈਂਪਟਨ ਲਾਇਬ੍ਰੇਰੀ ਦੀਆਂ ਸਾਰੀਆਂ ਬ੍ਰਾਂਚਾਂ, ਜਨਤਾ ਲਈ ਬੰਦ ਹਨ।

### **ਸਟੇਜ 3 ਦੌਰਾਨ ਸੁਰੱਖਿਆ ਸਬੰਧੀ ਗਾਈਡਲਾਈਨਾਂ ਅਤੇ ਵਿਧਾਨ**

#### *ਸਿਟੀ ਫੈਸਿਲਿਟੀ ਦੇ ਸਿਹਤ ਅਤੇ ਸੁਰੱਖਿਆ ਸਬੰਧੀ ਉਪਾਅ*

ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖਦੇ ਹੋਏ, ਬ੍ਰੈਂਪਟਨ ਦੇ ਪਾਰਕਾਂ ਅਤੇ ਇਨਡੋਰ ਫੈਸਿਲਿਟੀਜ਼ ਦੇ ਦੁਬਾਰਾ ਖੁੱਲਣ ਤੇ, ਉਹਨਾਂ ਵਿਖੇ ਸਰੀਰਕ ਦੂਰੀ ਜਿਹੇ ਸਖਤ ਉਪਾਅ ਲਾਗੂ ਕੀਤੇ ਜਾਣਗੇ। ਨਿਵਾਸੀਆਂ ਲਈ ਉਹਨਾਂ ਦੇ ਘਰ ਵਿੱਚ ਉਹਨਾਂ ਨਾਲ ਨਾ ਰਹਿਣ ਵਾਲੇ ਲੋਕਾਂ ਤੋਂ ਹਮੇਸ਼ਾ, ਘੱਟੋ-ਘੱਟ 2.0 ਮੀਟਰ (ਜਾਂ ਛੇ ਫੁੱਟ) ਦੂਰੀ ਕਾਇਮ ਰੱਖਣਾ ਲਾਜ਼ਮੀ ਹੈ।

ਸਿਟੀ ਆਫ ਬ੍ਰੈਂਪਟਨ, ਜੋਖਮਾਂ ਦਾ ਲਗਾਤਾਰ ਨਿਰੀਖਣ ਕਰਨ ਲਈ ਪੀਲ ਪਬਲਿਕ ਹੈਲਥ (Peel Public Health) ਅਤੇ ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office) ਵਿਖੇ ਆਪਣੇ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਨਿਯਮਿਤ ਅੱਪਡੇਟਾਂ ਲਈ [www.brampton.ca/covid19](http://www.brampton.ca/covid19) ਤੇ ਜਾਓ ਅਤੇ ਕਿਸੇ ਵੀ ਸਮੇਂ ਸਿਟੀ ਆਫ ਬ੍ਰੈਂਪਟਨ ਅਤੇ ਰੀਜਨ ਆਫ ਪੀਲ (Region of Peel) ਨੂੰ ਸੰਪਰਕ ਕਰਨ ਲਈ, 311 ਤੇ ਫੋਨ ਕਰੋ।

#### *ਸਮੂਹਿਕ ਇਕੱਠ ਅਤੇ ਸਰੀਰਕ ਦੂਰੀ*

ਸੂਬੇ ਨੂੰ ਦੁਬਾਰਾ ਖੋਲ੍ਹਣ ਦੀ ਸਟੇਜ 3 ਦੇ ਹਿੱਸੇ ਵਜੋਂ, ਹੁਣ 50 ਲੋਕਾਂ ਤੱਕ ਦੇ ਇਨਡੋਰ ਇਕੱਠ ਅਤੇ 100 ਲੋਕਾਂ ਤੱਕ ਦੇ ਆਉਟਡੋਰ ਇਕੱਠ ਦੀ ਇਜਾਜ਼ਤ ਹੈ। ਇਹ ਇਕੱਠ, ਤੁਹਾਡੇ ਘਰ ਦੇ ਬਾਹਰ ਵਾਲੇ ਕਿਸੇ ਵਿਅਕਤੀ ਤੋਂ ਦੋ-ਮੀਟਰ ਦੀ ਦੂਰੀ ਜਾਂ 10-ਵਿਅਕਤੀਆਂ ਦੇ ਸਮਾਜਿਕ ਦਾਇਰੇ ਵਰਗੀਆਂ, ਸੂਬੇ ਦੀਆਂ ਸਰੀਰਕ ਦੂਰੀ ਸਬੰਧੀ ਸ਼ਰਤਾਂ ਦੀ ਪਾਲਣਾ ਦੇ ਅਧੀਨ ਰਹਿਣਗੇ।

ਲੋਕਾਂ ਤੇ ਕਿਸੇ ਵੀ ਜਨਤਕ ਪ੍ਰਾਪਰਟੀ ਤੇ ਇੱਕ-ਦੂਜੇ ਤੋਂ 2.0 ਮੀਟਰ ਤੋਂ ਘੱਟ ਦੀ ਦੂਰੀ ਰੱਖਣ ਤੇ ਪਾਬੰਦੀ ਲਗਾਉਣ ਵਾਲੇ, ਸਿਟੀ ਦੇ ਸਰੀਰਕ ਦੂਰੀ ਦੇ, ਐਮਰਜੈਂਸੀ ਮੈਨੇਜਮੈਂਟ ਬਾਇ-ਲਾਅਜ ਲਾਗੂ ਰਹਿਣਗੇ। ਸਰੀਰਕ ਦੂਰੀ ਦੇ ਵਿਧਾਨ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਤੇ, ਹਰੇਕ ਅਪਰਾਧ ਲਈ ਘੱਟੋ-ਘੱਟ

\$500 ਦਾ ਅਤੇ ਵੱਧ ਤੋਂ ਵੱਧ \$100,000 ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੀ ਰਿਪੋਰਟ ਕਰਨ ਲਈ, ਨਿਵਾਸੀ 311 ਤੇ ਫੋਨ ਕਰ ਸਕਦੇ ਹਨ।

### ਲਾਜ਼ਮੀ ਮਾਸਕ

ਕੋਵਿਡ-19 (COVID-19) ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਲਈ, ਬ੍ਰੈਂਪਟਨ ਵਿੱਚ ਸਾਰੀਆਂ ਇਨਡੋਰ ਜਨਤਕ ਥਾਵਾਂ ਵਿਖੇ, ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬਣੇ ਸਧਾਰਨ ਮਾਸਕ) ਪਹਿਨਣਾ ਜਾਂ ਚਿਹਰੇ ਨੂੰ ਢਕਣਾ ਲਾਜ਼ਮੀ ਹੈ। ਇਹ ਨਿਯਮ 10 ਜੁਲਾਈ, 2020 ਤੋਂ ਲਾਗੂ ਹੈ। ਪੀਲ ਪਬਲਿਕ ਹੈਲਥ ਦੀ ਸਲਾਹ ਤੋਂ ਬਾਅਦ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਬ੍ਰੈਂਪਟਨ ਕੋਵਿਡ-19 ਸਬੰਧੀ ਲਾਜ਼ਮੀ ਚਿਹਰਾ ਢਕਣਾ (ਮੈਨਡੇਟਰੀ ਫੇਸ ਕਵਰਿੰਗਸ) ਬਾਇ-ਲਾਅ (Brampton COVID-19 Mandatory Face Coverings By-law) ਪਾਸ ਕੀਤਾ ਸੀ, ਜੋ 1 ਅਕਤੂਬਰ, 2020 ਤੱਕ ਲਾਗੂ ਰਹੇਗਾ। ਹੋਰ ਵੇਰਵਿਆਂ ਲਈ, [brampton.ca/masks](http://brampton.ca/masks) ਤੇ ਜਾਓ।

### ਸ਼ਹਿਰ ਨੂੰ ਦੁਬਾਰਾ ਖੋਲ੍ਹਣ ਅਤੇ ਬਹਾਲੀ ਯੋਜਨਾ (ਰੀਓਪਨਿੰਗ ਐਂਡ ਰਿਕਵਰੀ) ਦੇ ਨਤੀਜੇ

ਸਿਟੀ ਨੇ ਆਪਣੀ, ਸ਼ਹਿਰ ਨੂੰ ਦੁਬਾਰਾ ਖੋਲ੍ਹਣ ਅਤੇ ਬਹਾਲੀ ਯੋਜਨਾ ਬਾਰੇ ਸੂਚਿਤ ਕਰਨ ਵਿੱਚ ਮਦਦ ਲਈ 5 ਮਈ ਤੋਂ 14 ਜੂਨ, 2020 ਤੱਕ, ਇਸ ਬਾਰੇ ਨਿਵਾਸੀਆਂ ਦਾ ਸਰਵੇਖਣ ਕੀਤਾ ਸੀ ਕਿ ਉਹ ਸੇਵਾਵਾਂ ਅਤੇ ਪ੍ਰੋਗਰਾਮਿੰਗ ਤੱਕ ਪਹੁੰਚ ਕਿਵੇਂ ਚਾਹੁੰਦੇ ਹਨ। ਕੁੱਲ 4,500 ਜਵਾਬ ਪ੍ਰਾਪਤ ਹੋਏ ਸਨ। ਮੁੱਖ ਝਲਕੀਆਂ ਵਿੱਚ ਸ਼ਾਮਲ ਹਨ:

- 87% ਉੱਤਰ ਦੇਣ ਵਾਲਿਆਂ ਨੇ, ਸਿਟੀ ਦੀਆਂ ਫੈਸਿਲਿਟੀਜ਼ ਨੂੰ ਦੁਬਾਰਾ ਖੋਲ੍ਹਣ ਦੇ ਦ੍ਰਿਸ਼ਟੀਕੋਣ ਨੂੰ ਤਰਜੀਹ ਦਿੱਤੀ, ਜਿਸ ਵਿੱਚ ਜਨਤਕ ਸੁਰੱਖਿਆ ਨੂੰ ਤਰਜੀਹ ਦਿੱਤੀ ਗਈ ਸੀ, ਭਾਵੇਂ ਇਸ ਵਿੱਚ ਦੇਰੀ ਹੋ ਜਾਵੇ।
- 88% ਉੱਤਰ ਦੇਣ ਵਾਲੇ ਸਹਿਮਤ ਸਨ ਕਿ ਸਿਟੀ ਨੂੰ ਵੱਧ ਤੋਂ ਵੱਧ ਸੇਵਾਵਾਂ ਨੂੰ ਐਨਲਾਈਨ ਉਪਲਬਧ ਕਰਾਉਣ ਲਈ ਕੰਮ ਕਰਨਾ ਚਾਹੀਦਾ ਹੈ।
- 82% ਉੱਤਰ ਦੇਣ ਵਾਲਿਆਂ ਨੇ, ਸਿਟੀ ਦੀਆਂ ਸੇਵਾਵਾਂ ਤੱਕ ਐਨਲਾਈਨ ਜਾਂ ਫੋਨ ਦੁਆਰਾ ਪਹੁੰਚ ਨੂੰ ਤਰਜੀਹ ਦਿੱਤੀ।

### ਹਵਾਲੇ

“ਇਹ ਐਲਾਨ ਉਸ ਉੱਨਤੀ ਦਾ ਨਤੀਜਾ ਹੈ, ਜੋ ਸਾਡੇ ਭਾਈਚਾਰੇ ਨੇ ਪਿਛਲੇ ਮਹੀਨੇ ਕੀਤੀ ਹੈ। ਇਹ ਸਾਡੇ ਨਿਵਾਸੀਆਂ, ਕਾਰੋਬਾਰੀਆਂ, ਫ੍ਰੰਟਲਾਈਨ ਕਰਮਚਾਰੀਆਂ ਅਤੇ ਸਿਹਤ ਦੇਖਭਾਲ ਪੇਸ਼ਾਵਰਾਂ ਦੀ, ਇੱਕ-ਦੂਜੇ ਨੂੰ ਸੁਰੱਖਿਅਤ ਰੱਖਣ ਵਿੱਚ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦੀ ਹੈ। ਕਿਉਂਕਿ ਅਸੀਂ ਇਸ ਸੁੱਕਰਵਾਰ, ਸੂਬੇ ਨੂੰ ਦੁਬਾਰਾ ਖੋਲ੍ਹਣ ਦੀ ਸਟੇਜ 3 ਵੱਲ ਵਧ ਰਹੇ ਹਾਂ, ਮੈਂ ਹਰ ਕਿਸੇ ਨੂੰ ਯਾਦ ਕਰਾਉਂਦਾ ਹਾਂ ਕਿ ਸਾਡੇ ਲਈ, ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਲਈ, ਸਾਡੇ ਯਤਨਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਾਡੇ ਲਈ ਪੀਲ ਪਬਲਿਕ ਹੈਲਥ ਦੀਆਂ ਸੁਰੱਖਿਆ ਸਬੰਧੀ ਗਾਈਡਲਾਈਨਾਂ ਦੀ ਪਾਲਣਾ ਕਰਨ ਲਈ ਵਚਨਬੱਧ ਰਹਿਣਾ ਲਾਜ਼ਮੀ ਹੈ, ਤਾਂ ਜੋ ਅਸੀਂ ਇਕੱਠੇ ਮਿਲ ਕੇ, ਸ਼ਹਿਰ ਨੂੰ ਦੁਬਾਰਾ ਖੋਲ੍ਹਣ ਅਤੇ ਬਹਾਲੀ ਵੱਲ ਅੱਗੇ ਵਧਣਾ ਜਾਰੀ ਰੱਖ ਸਕੀਏ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਜੇ ਅਸੀਂ ਸਾਡੇ ਨਿਵਾਸੀਆਂ, ਕਾਰੋਬਾਰੀਆਂ ਅਤੇ ਭਾਈਚਾਰਕ ਸਮੂਹਾਂ ਤੋਂ ਸੁਣਿਆ ਹੈ, ਉਸਨੂੰ ਧਿਆਨ ਵਿੱਚ ਰੱਖਦੇ ਹੋਏ ਸਿਟੀ, ਸਟੇਜ 3 ਵਿੱਚ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਅਤੇ ਫੈਸਿਲਿਟੀਜ਼ ਨੂੰ ਦੁਬਾਰਾ ਖੋਲ੍ਹਣ ਦਾ ਸੁਰੱਖਿਅਤ ਅਤੇ ਉਪਾਅ ਵਾਲਾ ਦ੍ਰਿਸ਼ਟੀਕੋਣ ਅਪਨਾਉਣਾ ਜਾਰੀ ਰੱਖ ਰਹੀ ਹੈ। ਸਾਡੇ ਸ਼ਹਿਰ ਦੀ ਪੂਰੀ ਤਰ੍ਹਾਂ ਬਹਾਲੀ ਅਤੇ ਇਸਨੂੰ ਦੁਬਾਰਾ ਖੋਲ੍ਹਣ ਵਿੱਚ ਅਸੀਂ ਸਾਰੇ ਭੂਮਿਕਾ ਨਿਭਾਉਂਦੇ ਹਾਂ। ਮੈਂ ਸਾਡੇ ਨਿਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਗੈਰ-ਮੈਡੀਕਲ ਮਾਸਕ ਪਹਿਨ ਕੇ, ਸਰੀਰਕ ਦੂਰੀ ਕਾਇਮ ਰੱਖ ਕੇ, ਵਾਰ-ਵਾਰ ਆਪਣੇ ਹੱਥ ਧੋ ਕੇ ਅਤੇ ਜੇਕਰ ਲੋੜ ਹੋਵੇ, ਤਾਂ ਟੈਸਟ ਕਰਵਾ ਕੇ ਆਪਣੀ ਭੂਮਿਕਾ ਨਿਭਾਉਣਾ ਜਾਰੀ ਰੱਖਣ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲ, ਵਾਰਡ 3 ਅਤੇ 4; ਲੀਡ, ਮੇਅਰਸ ਰੀਓਪਨਿੰਗ ਐਂਡ ਰਿਕਵਰੀ ਵਰਕਿੰਗ ਗਰੁੱਪ, ਸਿਟੀ ਆਫ ਬ੍ਰੈਮਪਟਨ

“ਕੋਵਿਡ-19 ਦੇ ਦੌਰਾਨ ਸਾਡੀ ਪੂਰੀ ਪ੍ਰਤੀਕਿਰਿਆ ਵਿੱਚ, ਸਿਟੀ ਨੇ ਸੇਵਾਵਾਂ ਅਤੇ ਪ੍ਰੋਗਰਾਮ ਪ੍ਰਦਾਨ ਕਰਨ ਦੇ ਨਵੇਂ ਤਰੀਕੇ ਪੇਸ਼ ਕੀਤੇ ਹਨ, ਜੋ ਨਿਵਾਸੀਆਂ, ਕਾਰੋਬਾਰੀਆਂ ਅਤੇ ਭਾਈਚਾਰੇ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਹਨ। ਕਿਉਂਕਿ ਅਸੀਂ ਸਟੇਜ 3 ਵਿੱਚ ਦਾਖਲ ਹੋ ਰਹੇ ਹਾਂ, ਇਸ ਲਈ ਵਧਾਏ ਗਏ ਸੁਰੱਖਿਆ ਉਪਾਅ ਲਾਗੂ ਰਹਿਣਗੇ। ਅਸੀਂ ਕਾਰੋਬਾਰ ਕਰਦੇ ਹੋਏ ਸੁਰੱਖਿਆ ਦੇ ਨਵੇਂ ਅਤੇ ਪ੍ਰਗਤੀਸ਼ੀਲ ਤਰੀਕੇ ਲੱਭਣਾ ਜਾਰੀ ਰੱਖਾਂਗੇ, ਤਾਂ ਜੋ ਅਸੀਂ ਸਾਡੀ ਸਿਟੀ ਨੂੰ ਦੁਬਾਰਾ ਖੋਲਣ ਅਤੇ ਬਹਾਲੀ ਵੱਲ ਅੱਗੇ ਵਧਦੇ ਰਹਿਣ ਨੂੰ ਯਕੀਨੀ ਬਣਾ ਸਕੀਏ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਮਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | [Monika.Duggal@brampton.ca](mailto:Monika.Duggal@brampton.ca)